

ਤੁਰੰਤ ਰਿਲੀਜ਼ ਲਈ

ਸਿਟੀ ਨੇ ਪਰਿਵਰਤਨਕਾਰੀ ਸੈਂਟਰ ਫਾਰ ਇਨੋਵੇਸ਼ਨ ਲਈ ਆਰਕੀਟੈਕਟ ਵਜੋਂ ਡਾਇਮੰਡ ਸ਼ਮਿਟ ਦੀ ਚੋਣ ਕੀਤੀ

ਬ੍ਰੈਂਪਟਨ, ਓਨਟਾਰੀਓ (27 ਜੁਲਾਈ, 2021) – ਆਪਣੇ ਸੈਂਟਰ ਫਾਰ ਇਨੋਵੇਸ਼ਨ (ਸੀ.ਐਫ.ਆਈ.) (Centre for Innovation) (CFI) ਲਈ ਆਰਕੀਟੈਕਟ ਦੀ ਚੋਣ ਕਰਨ ਨਾਲ, ਸਿਟੀ ਨੇ ਡਾਉਨਟਾਉਨ ਬ੍ਰੈਂਪਟਨ ਨੂੰ ਦੁਬਾਰਾ ਪ੍ਰਭਾਵਸ਼ਾਲੀ ਬਣਾਉਣ ਅਤੇ ਇਸਦੀ ਆਰਥਿਕ ਸਮਰੱਥਾ ਦਾ ਵੱਧ ਤੋਂ ਵੱਧ ਫਾਇਦਾ ਲੈਣ ਵਾਸਤੇ ਕੰਮ ਜਾਰੀ ਰੱਖਿਆ ਹੈ।

ਸਿਟੀ ਨੇ ਸੀ.ਐਫ.ਆਈ. (CFI) ਪ੍ਰੋਜੈਕਟ ਦਾ ਡਿਜ਼ਾਈਨ [ਡਾਇਮੰਡ ਸ਼ਮਿਟ \(Diamond Schmitt\)](#) ਨੂੰ ਦਿੱਤਾ ਹੈ। ਇਹ ਕੈਨੇਡੀਅਨ ਆਰਕੀਟੈਕਟ ਹਨ, ਜੋ ਪੂਰੀ ਦੁਨੀਆ ਵਿੱਚ ਸੱਭਿਆਚਾਰਕ, ਅਕੈਡਮਿਕ ਅਤੇ ਨਾਗਰਿਕ ਥਾਵਾਂ ਵਾਸਤੇ ਨਵੇਂ ਡਿਜ਼ਾਈਨ ਪ੍ਰਦਾਨ ਕਰਦੇ ਹਨ। ਡਾਇਮੰਡ ਸ਼ਮਿਟ (Diamond Schmitt) ਦੇ ਕੁਝ ਪ੍ਰਸਿੱਧ ਪ੍ਰੋਜੈਕਟਾਂ ਵਿੱਚ ਸ਼ਾਮਲ ਹਨ, ਸੀਨੇਟ ਆਫ ਕੈਨੇਡਾ ਬਿਲਡਿੰਗ (Senate of Canada Building); ਵੈਨਕੂਵਰ (Vancouver) ਵਿੱਚ ਐਮਿਲੀ ਕਾਰ ਯੂਨੀਵਰਸਿਟੀ ਆਫ ਆਰਟ ਐਂਡ ਡਿਜ਼ਾਈਨ (Emily Carr University of Art and Design); ਸੈਂਟ ਪੀਟਰਸਬਰਗ, ਰੂਸ (St. Petersburg, Russia) ਵਿੱਚ ਮੈਰਿੰਸਕੀ ਟ੍ਰੂ ਥਿਏਟਰ (Mariinsky II Theatre); ਓਟਾਵਾ (Ottawa) ਵਿੱਚ ਨੈਸ਼ਨਲ ਆਰਟਸ ਸੈਂਟਰ (National Arts Centre); ਟੋਰੋਂਟੋ (Toronto) ਦਾ ਫੋਰ ਸੀਜਨਸ ਸੈਂਟਰ ਫਾਰ ਦ ਪਰਫੋਰਮਿੰਗ ਆਰਟਸ (Four Seasons Centre for the Performing Arts) ਅਤੇ ਦ ਗਲੋਬ ਐਂਡ ਮੇਲ ਸੈਂਟਰ (The Globe and Mail Centre); ਵਾਟਰਲੂ (Waterloo) ਵਿੱਚ ਵਿਲਫਰਿਡ ਲੋਰੀਅਰ ਯੂਨੀਵਰਸਿਟੀ (Wilfrid Laurier University) ਵਿਖੇ ਲਾਜ਼ਰੀਡਿਸ ਹਾਲ (Lazaridis Hall) ਅਤੇ ਬ੍ਰੈਂਪਟਨ ਦਾ ਆਪਣਾ, ਪੀਲ ਮੈਮੋਰੀਅਲ ਸੈਂਟਰ ਫਾਰ ਇੰਟੀਗ੍ਰੇਟਿਡ ਹੈਲਥ ਐਂਡ ਵੈਲਨੈਸ (Peel Memorial Centre for Integrated Health and Wellness)। ਡਾਇਮੰਡ ਸ਼ਮਿਟ, ਨਵੀਂ ਓਟਾਵਾ ਪਬਲਿਕ ਲਾਇਬ੍ਰੇਰੀ (Ottawa Public Library) ਅਤੇ ਲਾਇਬ੍ਰੇਰੀ ਐਂਡ ਆਰਕਾਈਵਸ ਕੈਨੇਡਾ (ਓ.ਪੀ.ਐਲ.-ਐਲ.ਏ.ਸੀ.) ਜੋਇੰਟ ਫੈਸਿਲਿਟੀ (Library and Archives Canada (OPL-LAC) Joint Facility) ਨੂੰ ਵੀ ਡਿਜ਼ਾਈਨ ਕਰ ਰਹੀ ਹੈ।

ਸ਼ਹਿਰੀ ਕਮਿਊਨਿਟੀ ਤੋਂ ਪ੍ਰੇਰਿਤ ਡਿਜ਼ਾਈਨਾਂ, ਇਤਿਹਾਸਕ ਸੰਦਰਭ ਅਤੇ ਰਚਨਾਤਮਕ ਜਗ੍ਹਾ ਬਣਾਉਣ ਤੇ ਧਿਆਨ ਕੇਂਦਰਿਤ ਕਰਨ ਅਤੇ ਖਾਸ ਉਦੇਸ਼ ਦੇ ਨਾਲ ਉਸਾਰੀ ਕਰਨ, ਬੇਹੱਦ ਸਥਿਰ ਘੱਟ ਕਾਰਬਨ ਅਤੇ ਘੱਟ ਊਰਜਾ ਵਾਲੀਆਂ ਬਿਲਡਿੰਗਾਂ ਦੀ ਵਚਨਬੱਧਤਾ ਦੇ ਨਾਲ ਡਾਇਮੰਡ ਸ਼ਮਿਟ, ਡਾਉਨਟਾਉਨ ਬ੍ਰੈਂਪਟਨ ਵਿੱਚ ਪਰਿਵਰਤਨਕਾਰੀ ਥਾਂ ਪ੍ਰਦਾਨ ਕਰਨ ਲਈ ਬਹੁਤ ਵਧੀਆ ਚੋਣ ਹੈ।

ਸੀ.ਐਫ.ਆਈ., ਬ੍ਰੈਂਪਟਨ ਦੇ ਡਾਉਨਟਾਉਨ ਦੇ ਵਿਚਾਲੇ ਸਥਿਤ ਹੋਵੇਗਾ ਅਤੇ ਇਹ ਸ਼ਹਿਰ ਵਿੱਚ, ਅਲਗੋਮਾ ਯੂਨੀਵਰਸਿਟੀ (Algoma University), ਰਾਇਰਸਨ ਯੂਨੀਵਰਸਿਟੀ (Ryerson University) ਅਤੇ ਯੂਨੀਵਰਸਿਟੀ ਆਫ ਗਲਫ-ਹੰਬਰ (University of Guelph-Humber) ਵਰਗੇ ਮੌਜੂਦਾ ਅਤੇ ਭਵਿੱਖੀ ਪੋਸਟ ਸੈਕੰਡਰੀ ਇੰਸਟੀਟਿਊਸ਼ਨਾਂ ਦੀ ਮੌਜੂਦਗੀ ਦੀ ਹਿਮਾਇਤ ਕਰੇਗਾ। ਇਹ ਪੋਸਟ ਸੈਕੰਡਰੀ ਇੰਸਟੀਟਿਊਸ਼ਨਾਂ ਨੂੰ, ਲੋਕਲ ਕਾਰੋਬਾਰਾਂ ਅਤੇ ਸ਼ੁਰੂਆਤੀ ਉੱਦਮਾਂ ਦੇ ਨਾਲ ਜੋੜਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਵੇਗਾ ਅਤੇ ਬ੍ਰੈਂਪਟਨ ਦੇ ਕਾਰਜਬਲ ਨੂੰ ਭਵਿੱਖ ਦੀਆਂ ਕੁਸ਼ਲਤਾ ਵਾਲੀਆਂ ਨੌਕਰੀਆਂ ਦੇ ਨਾਲ ਜੁੜਨ ਵਿੱਚ ਮਦਦ ਕਰੇਗਾ। ਸੀ.ਐਫ.ਆਈ. ਸ਼ਹਿਰ ਦੇ ਡਾਉਨਟਾਉਨ ਦੇ ਕੇਂਦਰ ਵਿੱਚ ਸ਼ਾਨਦਾਰ ਵਸਤਾਂ ਪ੍ਰਦਾਨ ਕਰੇਗਾ ਅਤੇ ਫੈਸਿਲਿਟੀ ਦਾ ਡਿਜ਼ਾਈਨ, ਬਿਲਡਿੰਗ ਦੇ ਅੰਦਰ ਅਤੇ ਇਸਦੇ ਸਟ੍ਰੀਟਸਕੇਪ ਅਤੇ ਸ਼ਹਿਰੀ ਡਿਜ਼ਾਈਨ, ਦੋਵਾਂ ਵਿੱਚ ਸਕਾਰਾਤਮਕ ਅਤੇ ਸਮੂਲੀਅਤ ਵਾਲਾ ਵਰਤੋਂਕਾਰ ਅਨੁਭਵ ਪ੍ਰਦਾਨ ਕਰੇਗਾ।

ਬ੍ਰੈਂਪਟਨ ਦੇ ਵਿਕਾਸਸ਼ੀਲ ਇਨੋਵੇਸ਼ਨ ਡਿਸਟ੍ਰਿਕਟ (Innovation District) ਦੇ ਹਿੱਸੇ ਵਜੋਂ, ਸੈਂਟਰ ਫਾਰ ਇਨੋਵੇਸ਼ਨ ਇੱਕ ਸਹਿਯੋਗਾਤਮਕ ਥਾਂ ਹੋਵੇਗੀ, ਜੋ ਡਿਜੀਟਲ ਰਚਨਾ ਅਤੇ ਪ੍ਰੋਗਰਾਮਿੰਗ, ਪਰਫੋਰਮੈਂਸ ਅਤੇ ਐਡੀਓ ਰਿਕਾਰਡਿੰਗ, ਵੱਖ-ਵੱਖ ਯੋਗਤਾਵਾਂ ਅਤੇ ਸੱਭਿਆਚਾਰਕ ਦਿਨਾਂ ਲਈ ਸਹਾਇਕ ਤਕਨੀਕਾਂ

ਵਾਸਤੇ ਮੌਕੇ ਪ੍ਰਦਾਨ ਕਰਨ ਵਾਲੀ ਇੱਕ ਨਵੀਂ ਸੈਂਟਰਲ ਲਾਇਬ੍ਰੇਰੀ ਪੇਸ਼ ਕਰੇਗਾ। ਇਹ ਲਾਇਬ੍ਰੇਰੀ, ਨਿਵਾਸੀਆਂ ਅਤੇ ਕਮਿਊਨਿਟੀ ਭਾਈਵਾਲਾਂ ਨੂੰ ਸ਼ਾਮਲ ਕਰਨ ਲਈ ਲਚਕੀਲੀਆਂ ਆਫਿਸ ਥਾਵਾਂ ਪ੍ਰਦਾਨ ਕਰੇਗੀ।

ਸੀ.ਐਫ.ਆਈ., ਸ਼ਹਿਰ ਵਿੱਚ ਡਾਊਨਟਾਊਨ ਬ੍ਰੈਂਪਟਨ ਗੇ (Downtown Brampton GO) ਸਟੇਸ਼ਨ ਤੋਂ ਆਉਣ-ਜਾਣ ਵਾਲੇ ਟ੍ਰੇਨ ਯਾਤਰੀਆਂ ਲਈ ਇੱਕ ਗੇਟਵੇ ਅਤੇ ਲੈਂਡਮਾਰਕ ਹੋਵੇਗਾ। ਇਹ ਬ੍ਰੈਂਪਟਨ ਦੇ ਸਾਰੇ ਨਿਵਾਸੀਆਂ ਦੇ ਨਾਲ-ਨਾਲ, ਯੂਨੀਵਰਸਿਟੀ ਦੇ ਵਿਦਿਆਰਥੀਆਂ ਵਾਸਤੇ ਕੰਮ ਕਰੇਗਾ ਅਤੇ ਐਲੀਮੈਂਟਰੀ, ਸੈਕੰਡਰੀ ਅਤੇ ਪੋਸਟ ਸੈਕੰਡਰੀ ਵਿਦਿਆਰਥੀਆਂ ਨੂੰ ਇੱਕ-ਦੂਜੇ ਨਾਲ ਅਤੇ ਨਿਵਾਸੀਆਂ, ਕਾਰੋਬਾਰੀ ਕਮਿਊਨਿਟੀ ਅਤੇ ਇੰਡਸਟਰੀ ਦੇ ਨਾਲ, ਅਜਿਹੀ ਸਹਿਯੋਗਾਤਮਕ ਥਾਂ ਵਿੱਚ ਸ਼ਾਮਲ ਹੋਣ, ਪਰਿਵਰਤਨ ਲਿਆਉਣ ਅਤੇ ਸਹਿਯੋਗ ਕਰਨ ਦੇ ਮੌਕੇ ਪ੍ਰਦਾਨ ਕਰੇਗਾ, ਜੋ ਅਨੁਭਵ ਸਬੰਧੀ ਸਿਖਲਾਈ ਤੇ ਜੋਰ ਦਿੰਦੀ ਹੋਵੇ।

ਇਸਦੀ ਉਸਾਰੀ, 2023 ਵਿੱਚ ਸ਼ੁਰੂ ਹੋਣ ਦਾ ਅਨੁਮਾਨ ਹੈ।

ਕੋਵਿਡ-19 (COVID-19) ਦੇ ਦੌਰਾਨ, ਸਿਟੀ ਨੇ ਡਾਊਨਟਾਊਨ ਨਿਵੇਸ਼ ਨੂੰ ਵਧਾਉਣ ਅਤੇ ਬ੍ਰੈਂਪਟਨ ਦੇ ਕੇਂਦਰ ਵਿੱਚ ਨਵੇਂ ਵਿਕਾਸ ਨੂੰ ਮੁੜ ਪ੍ਰਭਾਵਸ਼ਾਲੀ ਬਣਾਉਣ ਅਤੇ ਵਧਾਉਣ ਵਾਸਤੇ ਕੰਮ ਜਾਰੀ ਰੱਖਿਆ ਹੈ। ਟਰਮ ਆਫ ਕਾਊਂਸਿਲ ਪ੍ਰਾਇਰਿਟੀਜ਼ (Term of Council Priorities) ਤੇ ਅਧਾਰਿਤ, ਜਾਰੀ ਪਰਿਵਰਤਨਕਾਰੀ ਪਹਿਲਕਦਮੀਆਂ, ਸੰਪੂਰਣ ਕਮਿਊਨਿਟੀਜ਼ ਬਣਾਉਣ, ਆਰਥਿਕ ਸਮਰੱਥਾ ਦਾ ਵੱਧ ਤੋਂ ਵੱਧ ਫਾਇਦਾ ਲੈਣ ਅਤੇ ਬ੍ਰੈਂਪਟਨ ਨੂੰ ਇਨੋਵੇਸ਼ਨ ਕੋਰੀਡੋਰ (Innovation Corridor) ਤੇ ਬੇਜੋੜ ਪੇਜੀਸ਼ਨ ਤੇ ਲਿਆਉਣ ਵਿੱਚ ਮਦਦ ਕਰਨਗੀਆਂ।

ਸੀ.ਐਫ.ਆਈ. ਬਾਰੇ ਹੋਰ ਜਾਣਨ ਲਈ, www.brampton.ca ਤੇ ਜਾਓ।

ਸੰਖੇਪ ਤੱਥ

- ਮਾਰਚ 2021 ਵਿੱਚ, ਸਿਟੀ ਨੇ ਰਾਇਰਸਨ ਯੂਨੀਵਰਸਿਟੀ ਵਿਖੇ ਮੈਡੀਕਲ ਇੰਸਟੀਟਿਊਟ ਸਮੇਤ, ਬ੍ਰੈਂਪਟਨ ਵਿੱਚ ਹੋਰ ਪੋਸਟ ਸੈਕੰਡਰੀ ਮੌਕਿਆਂ ਦੇ ਵਿਸਤਾਰ ਦੇ, ਸੂਬੇ ਦੇ ਐਲਾਨ ਦਾ ਸੁਆਗਤ ਕੀਤਾ।
- 7 ਜੁਲਾਈ ਦੀ ਆਪਣੀ ਮੀਟਿੰਗ ਵਿੱਚ, ਕਾਊਂਸਿਲ ਨੇ ਭਵਿੱਖੀ, ਬ੍ਰੈਂਪਟਨ ਸਕੂਲ ਆਫ ਮੈਡੀਸਿਨ (Brampton School of Medicine) ਲਈ ਫੰਡ ਦੇਣ ਵਾਸਤੇ, ਰਾਇਰਸਨ ਯੂਨੀਵਰਸਿਟੀ ਨੂੰ 1 ਮਿਲੀਅਨ ਡਾਲਰ ਦੀ ਪਲਾਨਿੰਗ ਗ੍ਰਾਂਟ ਦੇਣ ਦੀ ਪ੍ਰਵਾਨਗੀ ਦਿੱਤੀ।
- 16 ਜੂਨ, 2021 ਨੂੰ, ਸਿਟੀ ਅਤੇ ਯੂਨੀਵਰਸਿਟੀ ਆਫ ਗਲਫ-ਹੰਬਰ ਨੇ ਅਕੈਡਮਿਕ ਇੰਸਟੀਟਿਊਸ਼ਨ ਨੂੰ, ਸੈਂਟਰ ਫਾਰ ਇਨੋਵੇਸ਼ਨ ਵਿੱਚ ਐਂਕਰ ਟੈਨੈਂਟ ਵਜੋਂ ਬ੍ਰੈਂਪਟਨ ਵਿੱਚ ਲਿਆਉਣ ਦੇ ਆਪਣੇ ਉਦੇਸ਼ ਦੀ ਪੁਸ਼ਟੀ ਕੀਤੀ।
- ਸਿਟੀ, ਡਾਊਨਟਾਊਨ ਬ੍ਰੈਂਪਟਨ ਦੇ ਕੇਂਦਰ ਵਿੱਚ ਇੱਕ ਇਨੋਵੇਸ਼ਨ ਅਤੇ ਉੱਦਮ ਈਕੋਸਿਸਟਮ ਬਣਾ ਰਹੀ ਹੈ। ਇਨੋਵੇਸ਼ਨ ਡਿਸਟ੍ਰਿਕਟ ਪੂਰੇ ਰੀਜਨ ਦੇ ਸ਼ੁਰੂਆਤੀ-ਉੱਦਮੀਆਂ ਦੇ ਨਾਲ-ਨਾਲ ਅੰਤਰਰਾਸ਼ਟਰੀ ਨਿਊਕਮਰਸ ਦੀ ਸਹਾਇਤਾ ਦੇ ਟੀਚੇ ਨਾਲ ਇਨੋਵੇਟਿਵ ਪ੍ਰਤਿਭਾ ਪੇਸ਼ ਕਰੇਗਾ। ਇਸ ਨਾਲ ਕੰਪਨੀਆਂ ਨੂੰ ਸ਼ੁਰੂਆਤੀ-ਉੱਦਮ, ਸਕੇਲ-ਅੱਪ, ਛੋਟੇ ਅਤੇ ਦਰਮਿਆਨੇ-ਅਕਾਰ ਦੇ ਐਂਟਰਪ੍ਰਾਈਜ਼ੇਸ ਅਤੇ ਵੱਡੇ ਕਾਰਪੋਰੇਟਸ ਸਮੇਤ ਹਰ ਪੜਾਅ ਵਿੱਚ ਵਸੀਲੇ ਮਿਲ ਸਕਣਗੇ। ਇਨੋਵੇਸ਼ਨ ਡਿਸਟ੍ਰਿਕਟ ਵਿੱਚ 21 ਮਿਲੀਅਨ ਡਾਲਰ ਤੋਂ ਵੱਧ ਰਕਮ ਦਾ ਨਿਵੇਸ਼ ਕੀਤਾ ਜਾ ਰਿਹਾ ਹੈ, ਜੋ ਸਾਡੀ ਇਕੋਨੋਮਿਕ ਰਿਕਵਰੀ ਸਟ੍ਰੈਟੀਜੀ (Economic Recovery Strategy) ਦਾ ਮੁੱਖ ਹਿੱਸਾ ਹੈ।

ਹਵਾਲੇ

“ਬ੍ਰੈਂਪਟਨ ਵਿੱਚ ਇੱਕ ਰੋਮਾਂਚਕ ਪਰਿਵਰਤਨ ਹੋ ਰਿਹਾ ਹੈ ਅਤੇ ਸਾਡਾ ਸੈਂਟਰ ਫਾਰ ਇਨੋਵੇਸ਼ਨ, ਸਾਡੇ ਸ਼ਹਿਰ ਨੂੰ ਮੁੱਖ ਐਂਕੋਰੇਜ਼ ਅਤੇ ਇਨੋਵੇਸ਼ਨ ਕੇਂਦਰ ਵਿੱਚ ਵਿਕਸਿਤ ਕਰਨ ਵਿੱਚ ਮਦਦ ਕਰਦੇ ਹੋਏ ਇੱਕ ਮਹੱਤਵਪੂਰਣ ਭੂਮਿਕਾ ਨਿਭਾਵੇਗਾ। ਕੈਨੇਡਾ ਦੀ ਸਭ ਤੋਂ ਵੱਡੀ ਕੰਪਨੀ - ਡਾਇਮੰਡ ਸ਼ਮਿਟ ਦੀ ਚੋਣ ਕਰਨ ਦੇ

ਨਾਲ – ਅਸੀਂ ਡਾਉਨਟਾਉਨ ਬ੍ਰੈਂਪਟਨ ਦੀ ਸਮਰੱਥਾ ਦਾ ਵੱਧ ਤੋਂ ਵੱਧ ਫਾਇਦਾ ਲੈਣ ਅਤੇ ਸਾਡੇ ਨਿਵਾਸੀਆਂ ਨੂੰ ਇੱਥੇ ਸ਼ਹਿਰ ਵਿੱਚ ਹੀ ਉੱਚ ਕਿਸਮ ਦੀ ਸਿੱਖਿਆ ਅਤੇ ਕੁਸ਼ਲਤਾਵਾਂ ਸਬੰਧੀ ਮੌਕੇ ਪ੍ਰਦਾਨ ਕਰਨ ਦੇ ਇੱਕ ਕਦਮ ਹੋਰ ਨੇੜੇ ਆ ਗਏ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸਾਡੇ ਇਨੋਵੇਸ਼ਨ ਡਿਸਟ੍ਰਿਕਟ ਦਾ ਲਗਾਤਾਰ ਵਿਕਾਸ, ਸਾਡੀ ਇਕੋਨੋਮਿਕ ਰਿਕਵਰੀ ਸਟ੍ਰੈਟਜੀ ਵਿੱਚ ਮੁੱਖ ਕੰਮ ਹੈ ਅਤੇ ਸੈਂਟਰ ਫਾਰ ਇਨੋਵੇਸ਼ਨ, ਖੇਤਰ ਵਿੱਚ ਭਵਿੱਖੀ ਵਾਧੇ ਨੂੰ ਅੱਗੇ ਵਧਾਉਣ ਅਤੇ ਸਾਡੀ ਬਹਾਲੀ ਵਿੱਚ ਸਹਾਇਤਾ ਕਰਨ ਵਿੱਚ ਮੁੱਖ ਭੂਮਿਕਾ ਨਿਭਾਵੇਗਾ। ਮੈਨੂੰ ਖੁਸ਼ੀ ਹੈ ਕਿ ਸਿਟੀ ਨੇ ਇੱਕ ਆਰਕੀਟੈਕਟ ਦੀ ਚੋਣ ਕੀਤੀ ਹੈ ਅਤੇ ਮੈਂ ਉਹਨਾਂ ਫਾਇਦਿਆਂ ਨੂੰ ਦੇਖਣ ਲਈ ਉਤਸ਼ਾਹਿਤ ਹਾਂ, ਜੋ ਸੈਂਟਰ ਫਾਰ ਇਨੋਵੇਸ਼ਨ ਸਾਡੇ ਡਾਉਨਟਾਉਨ ਵਿੱਚ ਲੈ ਕੇ ਆਵੇਗਾ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਚੇਅਰ, ਇਕੋਨੋਮਿਕ ਡਿਵੈਲਪਮੈਂਟ, ਸਿਟੀ ਆਫ ਬ੍ਰੈਂਪਟਨ

“ਸਿਟੀ, ਸਾਡੇ ਡਾਉਨਟਾਉਨ ਨੂੰ ਦੁਬਾਰਾ ਪ੍ਰਭਾਵਸ਼ਾਲੀ ਬਣਾਉਣ ਅਤੇ ਸੰਪੂਰਣ ਕਮਿਊਨਿਟੀਜ਼ ਬਣਾਉਣ ਲਈ ਵਚਨਬੱਧ ਹੈ, ਜਿੱਥੇ ਸਾਡੇ ਨਿਵਾਸੀ ਰਹਿ, ਸਿੱਖ, ਕੰਮ ਕਰ ਅਤੇ ਖੇਡ ਸਕਣ। ਸਾਡੇ ਪਰਿਵਰਤਨਕਾਰੀ ਸੈਂਟਰ ਫਾਰ ਇਨੋਵੇਸ਼ਨ ਵਾਸਤੇ ਆਰਕੀਟੈਕਟ ਵਜੋਂ, ਡਾਇਮੰਡ ਐਂਡ ਸ਼ਮਿਟ ਆਰਕੀਟੈਕਟਸ ਇੱਕ ਦੀ ਚੋਣ ਕਰਨ ਦੇ ਇਸ ਐਲਾਨ ਦੇ ਨਾਲ, ਅਸੀਂ ਵੱਧ ਮਜ਼ਬੂਤ ਅਤੇ ਵੱਧ ਪ੍ਰਭਾਵਸ਼ਾਲੀ ਬ੍ਰੈਂਪਟਨ ਬਣਾਉਣ ਲਈ ਕੰਮ ਕਰ ਰਹੇ ਹਾਂ।”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਵਾਈਸ ਚੇਅਰ, ਇਕੋਨੋਮਿਕ ਡਿਵੈਲਪਮੈਂਟ, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ ਵਿਖੇ ਸਾਡੀ ਟੀਮ, ਸਾਡੇ ਡਾਉਨਟਾਉਨ ਦੀ ਸਮਰੱਥਾ ਦਾ ਵੱਧ ਤੋਂ ਵੱਧ ਫਾਇਦਾ ਲੈਣ ਅਤੇ ਵਿਦਿਆਰਥੀਆਂ ਅਤੇ ਕਾਰੋਬਾਰੀਆਂ ਦੇ ਵਾਧੇ ਲਈ ਇੱਕ ਈਕੋਸਿਸਟਮ ਬਣਾਉਣ ਲਈ ਵਚਨਬੱਧ ਹੈ। ਕੈਨੇਡਾ ਦੇ ਇਨੋਵੇਸ਼ਨ ਕੇਰੀਡੋਰ ਤੇ ਸਾਡੀ ਮੁੱਖ ਥਾਂ ਦੇ ਨਾਲ ਸਿਟੀ, ਸਾਡੀ ਸਮੁੱਚੀ ਕਮਿਊਨਿਟੀ ਨੂੰ ਫਾਇਦਾ ਪਹੁੰਚਾਉਣ ਵਾਸਤੇ, ਸਾਡੇ ਸ਼ਹਿਰ ਨੂੰ ਸਿੱਖਿਆ ਅਤੇ ਇਨੋਵੇਸ਼ਨ ਕੇਂਦਰ ਵਿੱਚ ਵਿਕਸਿਤ ਕਰਨ ਲਈ ਲਗਾਤਾਰ ਅਗਵਾਈ ਕਰ ਰਹੀ ਹੈ। ਅਸੀਂ ਸੈਂਟਰ ਫਾਰ ਇਨੋਵੇਸ਼ਨ ਪ੍ਰੋਜੈਕਟ ਨੂੰ ਅੱਗੇ ਵਧਦੇ ਹੋਏ ਅਤੇ ਸਾਡੇ ਨਿਵਾਸੀਆਂ ਲਈ ਨਤੀਜੇ ਪ੍ਰਾਪਤ ਕਰਨਾ ਜਾਰੀ ਰੱਖਣ ਲਈ ਉਤਸ਼ਾਹਿਤ ਹਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

“ਡਾਇਮੰਡ ਸ਼ਮਿਟ ਨੂੰ ਸੈਂਟਰ ਫਾਰ ਇਨੋਵੇਸ਼ਨ ਦੇ ਡਿਜ਼ਾਈਨ ਵਿੱਚ ਸਿਟੀ ਆਫ ਬ੍ਰੈਂਪਟਨ ਦੇ ਨਾਲ ਸਹਿਯੋਗ ਕਰਨ ਤੇ ਮਾਣ ਹੈ, ਜੋ ਨਾਗਰਿਕਤਾ ਦ੍ਰਿਸ਼ਟੀਕੋਣ ਦੀ ਬੇਹੱਦ ਸ਼ਾਨਦਾਰ ਪਹਿਲਕਦਮੀ ਹੈ।”

- ਡੋਨ ਸ਼ਮਿਟ (Don Schmitt), ਪ੍ਰਿੰਸੀਪਲ, ਡਾਇਮੰਡ ਸ਼ਮਿਟ

“ਅਸੀਂ ਇਸ ਪਰਿਵਰਤਨਕਾਰੀ ਪ੍ਰੋਜੈਕਟ ਦਾ ਹਿੱਸਾ ਬਣਨ ਤੇ ਉਤਸ਼ਾਹਿਤ ਹਾਂ। ਸੈਂਟਰ ਫਾਰ ਇਨੋਵੇਸ਼ਨ ਸਾਡੀ ਟੀਮ ਲਈ, ਇਨੋਵੇਸ਼ਨ, ਲੋਚ ਅਤੇ ਸਥਿਰਤਾ ਵਾਸਤੇ ਨਵੀਂ ਯੋਜਨਾ ਬਣਾਉਣ ਦਾ ਬੇਹੱਦ ਸ਼ਾਨਦਾਰ ਮੌਕਾ ਪ੍ਰਦਾਨ ਕਰਦਾ ਹੈ।”

- ਮਾਈਕ ਸਾਬੋ (Mike Szabo), ਪ੍ਰਿੰਸੀਪਲ, ਡਾਇਮੰਡ ਸ਼ਮਿਟ

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca